

 Print Page

Sri Guru Granth Sahib

Displaying 361 of

ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥

Gur Kai Dharasan Mukath Gath Hoe ||

The Guru's system is the way to liberation.

ਆਸਾ (ਮਃ ੩) (੪੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧

Raag Asa Guru Amar Das

ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥

Saachaa Aap Vasai Man Soe ||1|| Rehaao ||

The True Lord Himself comes to dwell in the mind. ||1||Pause||

ਆਸਾ (ਮਃ ੩) (੪੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧

Raag Asa Guru Amar Das

ਗੁਰ ਦਰਸਨਿ ਉਧਰੈ ਸੰਸਾਰਾ ॥

Gur Dharasan Oudhharai Sansaaraa ||

Through the Guru's system, the world is saved,

ਆਸਾ (ਮਃ ੩) (੪੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧

Raag Asa Guru Amar Das

ਜੇ ਕੋ ਲਾਏ ਭਾਉ ਪਿਆਰਾ ॥

Jae Ko Laaeae Bhao Piaaraa ||

If it is embraced with love and affection.

ਆਸਾ (ਮਃ ੩) (੪੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੨

Raag Asa Guru Amar Das

ਭਾਉ ਪਿਆਰਾ ਲਾਏ ਵਿਰਲਾ ਕੋਇ ॥

Bhao Piaaraa Laaeae Viralaa Koe ||

How rare is that person who truly loves the Guru's Way.

ਆਸਾ (ਮਃ ੩) (੪੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੨

Raag Asa Guru Amar Das

ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥

Gur Kai Dharasan Sadhaa Sukh Hoe ||2||

Through the Guru's system, everlasting peace is obtained. ||2||

ਆਸਾ (ਮਃ ੩) (੪੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੨

Raag Asa Guru Amar Das

ਗੁਰ ਕੈ ਦਰਸਨਿ ਮੋਖ ਦੁਆਰੁ ॥

Gur Kai Dharasan Mokh Dhuaar ||

Through the Guru's system, the Door of Salvation is obtained.

ਆਸਾ (ਮਃ ੩) (੪੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੨

Raag Asa Guru Amar Das

ਸਤਿਗੁਰੁ ਸੇਵੈ ਪਰਵਾਰ ਸਾਧਾਰੁ ॥

Sathigur Saevai Paravaar Saadhhaar ||

Serving the True Guru, one's family is saved.

ਆਸਾ (ਮਃ ੩) (੪੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੨

Raag Asa Guru Amar Das

ਨਿਗੁਰੇ ਕਉ ਗਤਿ ਕਾਈ ਨਾਹੀ ॥

Nigurae Ko Gath Kaaee Naahee ||

There is no salvation for those who have no Guru.

ਆਸਾ (ਮਃ ੩) (੪੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੨

Raag Asa Guru Amar Das

ਅਵਗਣਿ ਮੁਠੇ ਚੋਟਾ ਖਾਹੀ ॥੩॥

Avagan Muthae Chottaa Khaahee ||3||

Beguiled by worthless sins, they are struck down. ||3||

ਆਸਾ (ਮਃ ੩) (੪੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੪

Raag Asa Guru Amar Das

ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰੁ ॥

Gur Kai Sabadh Sukh Saanth Sareer ||

Through the Word of the Guru's Shabad, the body finds peace and tranquility.

ਆਸਾ (ਮਃ ੩) (੪੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੪

Raag Asa Guru Amar Das

ਗੁਰਮੁਖਿ ਤਾ ਕਉ ਲਗੈ ਨ ਪੀਰੁ ॥

Guramukh Thaa Ko Lagai N Peer ||

The Gurmukh is not afflicted by pain.

ਆਸਾ (ਮਃ ੩) (੪੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੪

Raag Asa Guru Amar Das

ਜਮਕਾਲੁ ਤਿਸੁ ਨੇੜਿ ਨ ਆਵੈ ॥

Jamakaal This Naerr N Aavai ||

The Messenger of Death does not come near him.

ਆਸਾ (ਮਃ ੩) (੪੦) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੫

Raag Asa Guru Amar Das

ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥

Naanak Guramukh Saach Samaavai ||4||1||40||

O Nanak, the Gurmukh is absorbed in the True Lord. ||4||1||40||

ਆਸਾ (ਮਃ ੩) (੪੦) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੫

Raag Asa Guru Amar Das

ਆਸਾ ਮਹਲਾ ੩ ॥

Aasaa Mehalaa 3 ||

Aasaa, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੧

ਸਬਦਿ ਮੁਆ ਵਿਚਹੁ ਆਪੁ ਗਵਾਇ ॥

Sabadh Muua Vichahu Aap Gavaae ||

One who dies in the Word of the Shabad, eradicates his self-conceit from within.

ਆਸਾ (ਮਃ ੩) (੪੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੬

Raag Asa Guru Amar Das

ਸਤਿਗੁਰੁ ਸੇਵੇ ਤਿਲੁ ਨ ਤਮਾਇ ॥

Sathigur Saevae Thil N Thamaae ||

He serves the True Guru, with no iota of self-interest.

ਆਸਾ (ਮਃ ੩) (੪੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੬

Raag Asa Guru Amar Das

ਨਿਰਭਉ ਦਾਤਾ ਸਦਾ ਮਨਿ ਹੋਇ ॥

Nirabho Dhaathaa Sadhaa Man Hoe ||

The Fearless Lord, the Great Giver, ever abides in his mind.

ਆਸਾ (ਮਃ ੩) (੪੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੬

Raag Asa Guru Amar Das

ਸਚੀ ਬਾਣੀ ਪਾਏ ਭਾਗਿ ਕੋਇ ॥੧॥

Sachee Baanee Paaeae Bhaag Koe ||1||

The True Bani of the Word is obtained only by good destiny. ||1||

ਆਸਾ (ਮਃ ੩) (੪੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੭

Raag Asa Guru Amar Das

ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥

Gun Sangrahu Vichahu Aougun Jaahi ||

So gather merits, and let your demerits depart from within you.

ਆਸਾ (ਮਃ ੩) (੪੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੭

Raag Asa Guru Amar Das

ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ ॥

Poorae Gur Kai Sabadh Samaahi ||1|| Rehaao ||

You shall be absorbed into the Shabad, the Word of the Perfect Guru. ||1||Pause||

ਆਸਾ (ਮਃ ੩) (੪੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੭

Raag Asa Guru Amar Das

ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ ॥

Gunaa Kaa Gaahak Hovai So Gun Jaanai ||

One who purchases merits, knows the value of these merits.

ਆਸਾ (ਮਃ ੩) (੪੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੮

Raag Asa Guru Amar Das

ਅੰਮ੍ਰਿਤ ਸਬਦਿ ਨਾਮੁ ਵਖਾਣੈ ॥

Anmrith Sabadh Naam Vakhaanai ||

He chants the Ambrosial Nectar of the Word, and the Name of the Lord.

ਆਸਾ (ਮਃ ੩) (੪੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੮

Raag Asa Guru Amar Das

ਸਾਚੀ ਬਾਣੀ ਸੂਚਾ ਹੋਇ ॥

Saachee Baanee Soochaa Hoe ||

Through the True Bani of the Word, he becomes pure.

ਆਸਾ (ਮਃ ੩) (੪੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੮

Raag Asa Guru Amar Das

ਗੁਣ ਤੇ ਨਾਮੁ ਪਰਾਪਤਿ ਹੋਇ ॥੨॥

Gun Thae Naam Paraapath Hoe ||2||

Through merit, the Name is obtained. ||2||

ਆਸਾ (ਮਃ ੩) (੪੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੯

Raag Asa Guru Amar Das

ਗੁਣ ਅਮੋਲਕ ਪਾਏ ਨ ਜਾਹਿ ॥

Gun Amolak Paaeae N Jaahi ||

The invaluable merits cannot be acquired.

ਆਸਾ (ਮਃ ੩) (੪੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੯

Raag Asa Guru Amar Das

ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥

Man Niramal Saachai Sabadh Samaahi ||

The pure mind is absorbed into the True Word of the Shabad.

ਆਸਾ (ਮਃ ੩) (੪੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੯

Raag Asa Guru Amar Das

ਸੇ ਵਡਭਾਗੀ ਜਿਨ੍ ਨਾਮੁ ਧਿਆਇਆ ॥

Sae Vaddabhaagee Jinh Naam Dhhiaaeiaa ||

How very fortunate are those who meditate on the Naam,

ਆਸਾ (ਮਃ ੩) (੪੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੯

Raag Asa Guru Amar Das

ਸਦਾ ਗੁਣਦਾਤਾ ਮੰਨਿ ਵਸਾਇਆ ॥੩॥

Sadhaa Gunadhaathaa Mann Vasaaeiaa ||3||

And ever enshrine in their minds the Lord, the Giver of merit. ||3||

ਆਸਾ (ਮਃ ੩) (੪੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੦

Raag Asa Guru Amar Das

ਜੋ ਗੁਣ ਸੰਗ੍ਰਹੈ ਤਿਨ੍ ਬਲਿਹਾਰੈ ਜਾਉ ॥

Jo Gun Sangrehai Thinh Balihaarai Jaao ||

I am a sacrifice to those who gather merits.

ਆਸਾ (ਮਃ ੩) (੪੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੦

Raag Asa Guru Amar Das

ਦਰਿ ਸਾਚੈ ਸਾਚੇ ਗੁਣ ਗਾਉ ॥

Dhar Saachai Saachae Gun Gaao ||

At the Gate of Truth, I sing the Glorious Praises of the True One.

ਆਸਾ (ਮਃ ੩) (੪੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੧

Raag Asa Guru Amar Das

ਆਪੇ ਦੇਵੈ ਸਹਜਿ ਸੁਭਾਇ ॥

Aapae Dhaevai Sehaj Subhaae ||

He Himself spontaneously bestows His gifts.

ਆਸਾ (ਮਃ ੩) (੪੧) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੧

Raag Asa Guru Amar Das

ਨਾਨਕ ਕੀਮਤਿ ਕਹਣੁ ਨ ਜਾਇ ॥੪॥੨॥੪੧॥

Naanak Keemath Kehan N Jaae ||4||2||41||

O Nanak, the value of the Lord cannot be described. ||4||2||41||

ਆਸਾ (ਮਃ ੩) (੪੧) ੮:੮ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੧

Raag Asa Guru Amar Das

ਆਸਾ ਮਹਲਾ ੩ ॥

Aasaa Mehalaa 3 ॥

Aasaa, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੧

ਸਤਿਗੁਰ ਵਿਚਿ ਵਡੀ ਵਡਿਆਈ ॥

Sathigur Vich Vaddee Vaddiaaee ॥

Great is the greatness of the True Guru;

ਆਸਾ (ਮਃ ੩) (੪੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੨

Raag Asa Guru Amar Das

ਚਿਰੀ ਵਿਛੁੰਨੇ ਮੇਲਿ ਮਿਲਾਈ ॥

Chiree Vishhunnae Mael Milaaee ॥

He merges in His Merger, those who have been separated for so long.

ਆਸਾ (ਮਃ ੩) (੪੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੨

Raag Asa Guru Amar Das

ਆਪੇ ਮੇਲੇ ਮੇਲਿ ਮਿਲਾਏ ॥

Aapae Maelae Mael Milaaee ॥

He Himself merges the merged in His Merger.

ਆਸਾ (ਮਃ ੩) (੪੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੨

Raag Asa Guru Amar Das

ਆਪਣੀ ਕੀਮਤਿ ਆਪੇ ਪਾਏ ॥੧॥

Aapanee Keemath Aapae Paaee ॥1॥

He Himself knows His own worth. ॥1॥

ਆਸਾ (ਮਃ ੩) (੪੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੩

Raag Asa Guru Amar Das

ਹਰਿ ਕੀ ਕੀਮਤਿ ਕਿਨ ਬਿਧਿ ਹੋਇ ॥

Har Kee Keemath Kin Bidhh Hoe ॥

How can anyone appraise the Lord's worth?

ਆਸਾ (ਮਃ ੩) (੪੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੩

Raag Asa Guru Amar Das

ਹਰਿ ਅਪਰੰਪਰੁ ਅਗਮ ਅਗੋਚਰੁ ਗੁਰ ਕੈ ਸਬਦਿ ਮਿਲੈ ਜਨੁ ਕੋਇ ॥੧॥ ਰਹਾਉ ॥

Har Aparanpar Agam Agochar Gur Kai Sabadh Milai Jan Koe ॥1॥ Rehaao ॥

Through the Word of the Guru's Shabad, one may merge with the Infinite, Unapproachable and Incomprehensible Lord. ||1||Pause||

ਆਸਾ (ਮਃ ੩) (੪੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੩
Raag Asa Guru Amar Das

ਗੁਰਮੁਖਿ ਕੀਮਤਿ ਜਾਣੈ ਕੋਇ ॥

Guramukh Keemath Jaanai Koe ||

Few are the Gurmukhs who know His worth.

ਆਸਾ (ਮਃ ੩) (੪੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੪
Raag Asa Guru Amar Das

ਵਿਰਲੇ ਕਰਮਿ ਪਰਾਪਤਿ ਹੋਇ ॥

Viralae Karam Paraapath Hoe ||

How rare are those who receive the Lord's Grace.

ਆਸਾ (ਮਃ ੩) (੪੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੫
Raag Asa Guru Amar Das

ਉਚੀ ਬਾਣੀ ਉਚਾ ਹੋਇ ॥

Oochee Baanee Oochaa Hoe ||

Through the Sublime Bani of His Word, one becomes sublime.

ਆਸਾ (ਮਃ ੩) (੪੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੫
Raag Asa Guru Amar Das

ਗੁਰਮੁਖਿ ਸਬਦਿ ਵਖਾਣੈ ਕੋਇ ॥੨॥

Guramukh Sabadh Vakhaanai Koe ||2||

The Gurmukh chants the Word of the Shabad. ||2||

ਆਸਾ (ਮਃ ੩) (੪੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੫
Raag Asa Guru Amar Das

ਵਿਣੁ ਨਾਵੈ ਦੁਖੁ ਦਰਦੁ ਸਰੀਰਿ ॥

Vin Naavai Dhukh Dharadh Sareer ||

Without the Name, the body suffers in pain;

ਆਸਾ (ਮਃ ੩) (੪੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੫
Raag Asa Guru Amar Das

ਸਤਿਗੁਰੁ ਭੇਟੇ ਤਾ ਉਤਰੈ ਪੀਰ ॥

Sathigur Bhaettae Thaa Outharai Peer ||

But when one meets the True Guru, then that pain is removed.

ਆਸਾ (ਮਃ ੩) (੪੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੬
Raag Asa Guru Amar Das

ਬਿਨੁ ਗੁਰ ਭੇਟੇ ਦੁਖੁ ਕਮਾਇ ॥

Bin Gur Bhaettae Dhukh Kamaae ||

Without meeting the Guru, the mortal earns only pain.

ਆਸਾ (ਮਃ ੩) (੪੨) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੬

Raag Asa Guru Amar Das

ਮਨਮੁਖਿ ਬਹੁਤੀ ਮਿਲੈ ਸਜਾਇ ॥੩॥

Manamukh Bahuthee Milai Sajaae ||3||

The self-willed manmukh receives only more punishment. ||3||

ਆਸਾ (ਮਃ ੩) (੪੨) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੬

Raag Asa Guru Amar Das

ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ ॥

Har Kaa Naam Meethaa Ath Ras Hoe ||

The essence of the Lord's Name is so very sweet;

ਆਸਾ (ਮਃ ੩) (੪੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੭

Raag Asa Guru Amar Das

ਪੀਵਤ ਰਹੈ ਪੀਆਏ ਸੋਇ ॥

Peevath Rehai Peeaaeae Soe ||

He alone drinks it, whom the Lord causes to drink it.

ਆਸਾ (ਮਃ ੩) (੪੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੭

Raag Asa Guru Amar Das

ਗੁਰ ਕਿਰਪਾ ਤੇ ਹਰਿ ਰਸੁ ਪਾਏ ॥

Gur Kirapaa Thae Har Ras Paaeae ||

By Guru's Grace, the essence of the Lord is obtained.

ਆਸਾ (ਮਃ ੩) (੪੨) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੭

Raag Asa Guru Amar Das

ਨਾਨਕ ਨਾਮਿ ਰਤੇ ਗਤਿ ਪਾਏ ॥੪॥੩॥੪੨॥

Naanak Naam Rathae Gath Paaeae ||4||3||42||

O Nanak, imbued with the Naam, the Name of the Lord, salvation is attained. ||4||3||42||

ਆਸਾ (ਮਃ ੩) (੪੨) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੮

Raag Asa Guru Amar Das

ਆਸਾ ਮਹਲਾ ੩ ॥

Aasaa Mehalaa 3 ||

Aasaa, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੧

ਮੇਰਾ ਪ੍ਰਭੁ ਸਾਚਾ ਗਹਿਰ ਗੰਭੀਰ ॥

Maeraa Prabh Saachaa Gehir Ganbheer ||

My God is True, deep and profound.

ਆਸਾ (ਮਃ ੩) (੪੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੮

Raag Asa Guru Amar Das

ਸੇਵਤ ਹੀ ਸੁਖੁ ਸਾਂਤਿ ਸਰੀਰ ॥

Saevath Hee Sukh Saanth Sareer ||

Serving Him, the body acquires peace and tranquility.

ਆਸਾ (ਮਃ ੩) (੪੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੯

Raag Asa Guru Amar Das

ਸਬਦਿ ਤਰੇ ਜਨ ਸਹਜਿ ਸੁਭਾਇ ॥

Sabadh Tharae Jan Sehaj Subhaae ||

Through the Word of the Shabad, His humble servants easily swim across.

ਆਸਾ (ਮਃ ੩) (੪੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੯

Raag Asa Guru Amar Das

ਤਿਨ ਕੈ ਹਮ ਸਦ ਲਾਗਹ ਪਾਇ ॥੧॥

Thin Kai Ham Sadh Laageh Paae ||1||

I fall at their feet forever and ever. ||1||

ਆਸਾ (ਮਃ ੩) (੪੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੧ ਪੰ. ੧੯

Raag Asa Guru Amar Das

ਜੋ ਮਨਿ ਰਾਤੇ ਹਰਿ ਰੰਗੁ ਲਾਇ ॥

Jo Man Raathae Har Rang Laae ||

Those being whose minds are imbued and drenched with the Lord's Love

ਆਸਾ (ਮਃ ੩) (੪੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੨ ਪੰ. ੧੯

Raag Asa Guru Amar Das